



# Punjab Government Gazette

**Published by Authority**

No. 21 ]

CHANDIGARH, FRIDAY, MAY 21, 2021 (VAISAKHA 31, 1943 SAKA)

## PART III

**Notification by High Court, Labour Commissioner ; Advertisements ;  
Director of Lotteries, Punjab and Notices etc.**

**ਕਿਰਤ ਵਿਭਾਗ, ਪੰਜਾਬ**

ਦਫ਼ਤਰ ਕਿਰਤ ਕਮਿਸ਼ਨਰ, ਪੰਜਾਬ

**ਅਧਿਸੂਚਨਾ**

ਮਿਤੀ 23 ਮਾਰਚ, 2021

**ਨੰ:ਓਵ/3784.**—ਇਸ ਦਫ਼ਤਰ ਵੱਲੋਂ ਜਾਰੀ ਅਧਿਸੂਚਨਾ ਨੰ.ਓਵ/3733 ਮਿਤੀ 16.03.2021 ਦੀ ਲਗਾਤਾਰਤਾ ਵਿੱਚ ਸ਼ਿਕਾਇਤਕਰਤਾ Sh. Yashpal Sharma s/o Sh. Mohan Chand Sharma ਵੱਲੋਂ ਦਿੱਤੀ ਗਈ ਸ਼ਿਕਾਇਤ ਮਿਤੀ 15.04.2019 ਦੀ ਫੋਟੋਕਾਪੀ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਕਿਰਤੀ Sh. Yashpal Sharma s/o Sh. Mohan Chand Sharma R/o B-34-8267, Durgapuri, Haibowal Kalan, Ludhiana ਵਿਰੁੱਧ 1) M/s DB CORP Limited, 519-D, Adjoining MBD Mall, Ferozepur Road, Ludhiana through its Incharge, 2) DB CORP Limited, Dwarka Sadan, 6 Press Complex, City Bhopal, M.P through its Managing Director ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿਚ ਇਹ ਮਾਮਲਾ ਨਿਆਂ-ਨਿਰਣੈ ਲਈ ਭੇਜਣਾ ਬਣਦਾ ਹੈ। ਉਦਯੋਗਿਕ ਵਿਵਾਦ ਐਕਟ, 1947 ਦੀ ਧਾਰਾ 2-ਕੇ ਅਤੇ ਧਾਰਾ-10 ਦੀ ਉਪ ਧਾਰਾ (1) ਦੇ ਖੰਡ (ਡੀ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾ ਨੰ: ਐਸ.ਓ.66/ਸੀ.ਏ.14/47 ਐਸ.39 ਮਿਤੀ 19.9.88 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7-ਏ ਅਧੀਨ ਬਣਾਏ ਗਏ ਇੰਡਸਟਰੀਅਲ ਟ੍ਰਿਬਿਊਨਲ, ਲੁਧਿਆਣਾ ਨੂੰ ਪ੍ਰਬੰਧਕਾਂ ਅਤੇ ਕਿਰਤੀ ਦੇ ਝਗੜੇ ਬਾਰੇ ਨਿਆਂ ਨਿਰਣੈ ਲਈ ਅਵਾਰਡ 6 ਮਹੀਨੇ ਦੇ ਅੰਦਰ-ਅੰਦਰ ਦੇਣ ਲਈ ਭੇਜਦਾ ਹਾਂ:-

"ਕੀ ਕੰਪਨੀ ਪ੍ਰਬੰਧਕਾਂ ਸ਼ਿਕਾਇਤਕਰਤਾ ਸ਼੍ਰੀ ਯਸ਼ਪਾਲ ਸ਼ਰਮਾ ਦੀ ਸਰਵਿਸ ਕੰਡੀਸ਼ਨ ਸੁਲਾਹ ਸਫ਼ਾਈ ਦੌਰਾਨ ਬਦਲੀਆਂ ਹਨ? ਜੇਕਰ ਹਾਂ ਤਾਂ ਧਾਰਾ-33 ਦੀ ਉਲੰਘਣਾ ਕਰਦੇ ਹੋਏ Unfair Labour Practice ਕੀਤੀ ਹੈ ਜਾਂ ਨਹੀਂ? ਜੇਕਰ ਹਾਂ ਤਾਂ ਇਸ ਸਬੰਧ ਵਿੱਚ ਕੰਪਨੀ ਦੇ ਵਿਰੁੱਧ ਕੀ ਕਾਰਵਾਈ ਕਰਨੀ ਬਣਦੀ ਹੈ ਅਤੇ ਕਿਰਤੀ/ਯੂਨੀਅਨ ਕੀ ਲਾਭ ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ।"

**ਪ੍ਰਵੀਨ ਕੁਮਾਰ ਬਿੰਦ,**

ਕਿਰਤ ਕਮਿਸ਼ਨਰ, ਪੰਜਾਬ।

ਮਿਤੀ 4 ਮਾਰਚ, 2021